

Visit of External Affairs Minister, Dr. S. Jaishankar, to France (February 20-23, 2022)

February 20, 2022

ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਵੱਲੋਂ ਫਰਾਂਸ ਦੀ ਫੇਰੀ (20-23 ਫਰਵਰੀ, 2022) 20 ਫਰਵਰੀ, 2022

1. ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਫਰਾਂਸ ਦੇ ਦੌਰੇ 'ਤੇ ਹਨ ਅਤੇ ਉਨ੍ਹਾਂ ਨੇ 20 ਫਰਵਰੀ, 2022 ਨੂੰ ਯੂਰਪ ਅਤੇ ਵਿਦੇਸ਼ੀ ਮਾਮਲਿਆਂ ਦੇ ਫਰਾਂਸੀਸੀ ਮੰਤਰੀ ਆਪਣੇ ਫਰਾਂਸੀਸੀ ਹਮਰੁਤਬਾ ਸ਼੍ਰੀ ਜੀਨ-ਯਵੇਸ ਲੇ ਡਰੀਅਨ ਨਾਲ ਦੁਵੱਲੀ ਗੱਲਬਾਤ ਕੀਤੀ।

2. ਦੋਵਾਂ ਮੰਤਰੀਆਂ ਨੇ ਕੋਵਿਡ-19 ਮਹਾਂਮਾਰੀ ਦੌਰਾਨ ਭਾਰਤ ਅਤੇ ਫਰਾਂਸ ਦਰਮਿਆਨ ਹੋਏ ਨੇੜਲੇ ਸਹਯੋਗ ਦੀ ਸ਼ਲਾਘਾ ਕੀਤੀ ਅਤੇ ਰਣਨੀਤਕ ਭਾਈਵਾਲੀ, ਖਾਸ ਤੌਰ 'ਤੇ ਵਪਾਰ ਅਤੇ ਨਵਿਸ਼, ਰੱਖਿਆ ਅਤੇ ਸੁਰੱਖਿਆ, ਸਹਿਤ, ਸਾਂਝਿਆ, ਖੋਜ ਅਤੇ ਨਵੀਨਤਾ, ਊਰਜਾ ਅਤੇ ਮੌਸਮੀ ਤਬਦੀਲੀ ਵੱਚਿ, ਨੂੰ ਹੋਰ ਡੂੰਘਾ ਕਰਨ ਉੱਤੇ ਸਹਮਿਤੀ ਪ੍ਰਗਟਾਈ। ਇਸ ਕੋਸ਼ਿਸ਼ ਦੇ ਹਸਿ ਵਜੋਂ ਦੋਵਾਂ ਧਰਿਾਂ ਨੇ "ਨੀਲੀ ਆਰਥਕਿਤਾ ਅਤੇ ਸਮੁੰਦਰੀ ਸ਼ਾਸਨ 'ਤੇ ਭਾਰਤ-ਫਰਾਂਸ ਰੋਡਮੈਪ" ਅਪਣਾਇਆ, ਜਸਿਦਾ ਉਦੇਸ਼ ਸੰਸਥਾਗਤ, ਆਰਥਕਿ, ਬੁਨਿਆਦੀ ਢਾਂਚਾਗਤ ਅਤੇ ਵਗਿਆਨਕ ਸਹਯੋਗ ਦੇ ਜਰੀਏ ਨੀਲੀ ਆਰਥਕਿਤਾ ਦੇ ਖੇਤਰ ਵੱਚਿ ਭਾਈਵਾਲੀ ਨੂੰ ਵਧਾਉਣਾ ਹੈ।

3. ਲੋਕ ਪੱਧਰੀ ਸੰਪਰਕ ਨੂੰ ਹੋਰ ਸੁਖਾਲਾ ਬਣਾਉਣ ਦੇ ਮਕਸਦ ਨਾਲ ਦੋਵੇਂ ਮੰਤਰੀ ਖੇਡਾਂ ਦੇ ਖੇਤਰ ਵੱਚਿ ਆਪਣੇ ਸਹਯੋਗ ਨੂੰ ਕਾਇਮ ਰੱਖਣ ਅਤੇ ਵਧਾਉਣ ਉੱਤੇ ਵੀ ਸਹਮਿਤ ਹੋਏ ਅਤੇ ਜਲਦੀ ਹੀ ਖੇਡਾਂ ਦੇ ਖੇਤਰ ਵੱਚਿ ਸਾਂਝੇ ਇਰਾਦਾ ਘੋਸ਼ਣਾ ਪੱਤਰ ਤੇ ਦਸਤਖਤ ਕਰਨ ਉੱਤੇ ਸਹਮਿਤ ਹੋਏ। ਇਸ ਤੋਂ ਛੁੱਟ ਉਨ੍ਹਾਂ ਨੇ ਭਾਰਤ ਅਤੇ ਫਰਾਂਸ ਦੇ ਸਬੰਧਤ ਅਥਾਰਟੀਆਂ ਦਰਮਿਆਨ ਜਨਤਕ ਪ੍ਰਸ਼ਾਸਨ ਅਤੇ ਪ੍ਰਸ਼ਾਸਨਕਿ ਸੁਧਾਰਾਂ ਬਾਰੇ ਲੰਬੇ ਸਮੇਂ ਤੋਂ ਚੱਲ ਰਹੇ ਸਹਯੋਗ ਨੂੰ ਮਜ਼ਬੂਤ ਕਰਨ ਬਾਰੇ ਸਹਮਿਤੀ ਦਾਤੀ।

4. ਡਾ: ਜੈਸ਼ੰਕਰ ਅਤੇ ਸ਼੍ਰੀ ਲੀ ਡ੍ਰੀਅਨ ਨੇ ਮੁੱਖ ਖੇਤਰੀ ਅਤੇ ਆਲਮੀ ਮੁੱਦਿਆਂ, ਖਾਸ ਤੌਰ 'ਤੇ ਭਾਰਤ-ਯੂਰਪੀ ਸੰਘ ਸਬੰਧਾਂ ਅਤੇ 1 ਜਨਵਰੀ, 2022 ਤੋਂ ਸ਼ੁਰੂ ਹੋਈ ਯੂਰਪੀ ਸੰਘ ਕੌਂਸਲ ਦੀ ਫਰਾਂਸੀਸੀ ਪ੍ਰਧਾਨਗੀ ਦੀਆਂ ਤਰਜੀਹਾਂ 'ਤੇ ਵੀ ਚਰਚਾ ਕੀਤੀ। ਇਸ ਸੰਦਰਭ ਵੱਚਿ ਡਾ: ਜੈਸ਼ੰਕਰ ਨੇ 22 ਫਰਵਰੀ, 2022 ਨੂੰ ਹਦਿ-ਪ੍ਰਸ਼ਾਂਤ ਖੇਤਰ ਵੱਚਿ ਸਹਯੋਗ ਬਾਰੇ ਯੂਰਪੀਅਨ ਯੂਨੀਅਨ ਦੇ ਮੰਤਰੀ ਪੱਧਰੀ ਫੋਰਮ ਦੀ ਮੇਜ਼ਬਾਨੀ ਕਰਨ ਦੇ ਫਰਾਂਸੀਸੀ ਉੱਦਮ, ਜਸਿ ਵੱਚਿ ਉਹ ਹਦਿ-ਪ੍ਰਸ਼ਾਂਤ ਅਤੇ ਯੂਰਪੀ ਸੰਘ ਦੇਸ਼ਾਂ ਦੇ ਕਈ ਹੋਰ ਮੰਤਰੀਆਂ ਦੇ ਨਾਲ ਹਸਿ ਲੈਣਗੇ, ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਫਰਾਂਸ ਦੀ ਪ੍ਰਧਾਨਗੀ ਅਧੀਨ ਭਾਰਤ-ਯੂਰਪੀ ਸੰਘ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਭਾਰਤ-ਯੂਰਪੀ ਸੰਘ ਮੁਕਤ ਵਪਾਰ ਅਤੇ ਨਵਿਸ਼ ਸਮਝੌਤਿਆਂ 'ਤੇ ਗੱਲਬਾਤ ਸ਼ੁਰੂ ਕਰਨ ਅਤੇ ਭਾਰਤ-ਯੂਰਪੀ ਸੰਘ ਕਨੈਕਟੀਵਿਟੀ ਭਾਈਵਾਲੀ ਨੂੰ ਲਾਗੂ ਕਰਨ ਦੀ ਲੋੜ 'ਤੇ ਵੀ ਸਹਮਿਤੀ ਪ੍ਰਗਟਾਈ।

5. ਯੂਰਪੀ ਸੰਘ ਮੰਤਰੀ ਪੱਧਰੀ ਫੋਰਮ ਦੇ ਸੰਦਰਭ ਵੱਚਿ ਦੋਵੇਂ ਮੰਤਰੀ 22 ਫਰਵਰੀ, 2022 ਨੂੰ ਯੂਰਪੀ ਸੰਘ ਫੋਰਮ ਦੌਰਾਨ "ਹਦਿ- ਪ੍ਰਸ਼ਾਂਤ ਪਾਰਕਸ ਭਾਈਵਾਲੀ" ਲਈ ਸਾਂਝੇ ਤੌਰ 'ਤੇ ਭਾਰਤ ਅਤੇ ਫਰਾਂਸ ਦੀ ਸਾਂਝਾ ਅਪੀਲ ਸ਼ੁਰੂ

ਕਰਨ ਉੱਤੇ ਸਹਮਿਤ ਹੋਏ। ਇਸ ਭਾਈਵਾਲੀ ਦਾ ਉਦੇਸ਼ ਸੁਰੱਖਿਅਤ ਖੇਤਰਾਂ ਦੇ ਟਕਿਓ ਪ੍ਰਬੰਧਨ ਲਈ ਹਦਿ - ਪ੍ਰਸ਼ਾਂਤ ਖੇਤਰ ਵੱਚਿ ਸਮਰਥਾ ਨਰਿਮਾਣ ਕਰਨ ਵਾਸਤੇ ਮੁੱਖ ਹਦਿ -ਪ੍ਰਸ਼ਾਂਤ ਜਨਤਕ ਅਤੇ ਨੈਜੀ ਕੁਦਰਤੀ ਪਾਰਕ ਪ੍ਰਬੰਧਕਾਂ ਵਚਿਕਾਰ ਖੇਤਰ ਵੱਚਿ ਮੌਜੂਦ ਤਜ਼ਰਬਿਆਂ ਅਤੇ ਮੁਹਾਰਤਾਂ ਨੂੰ ਇਕੱਠਾ ਅਤੇ ਸਾਂਝਾ ਕਰਨਾ ਹੈ।

6. ਦੋਵਾਂ ਮੰਤਰੀਆਂ ਨੇ ਅਫਗਾਨਸਿਤਾਨ ਦੇ ਹਾਲਾਤ, ਜੇਸੀਪੀਓਏ ਅਤੇ ਯੂਕਰੇਨ ਵੱਚਿ ਪੈਦਾ ਹੋ ਰਹੀ ਸਥਿਤੀ 'ਤੇ ਵੀ ਵਚਿਾਰ ਵਟਾਂਦਰਾ ਕੀਤਾ। ਉਨ੍ਹਾਂ ਨੇ ਬਹੁਪੱਖਵਾਦ ਦੇ ਸਧਿਾਂਤਾਂ ਅਤੇ ਨਯਿਮ-ਅਧਾਰਿਤ ਵਵਿਸਥਾ ਪ੍ਰਤੀ ਆਪਣੀ ਸਾਂਝੀ ਵਚਨਬੱਧਤਾ ਦੁਹਰਾਈ ਅਤੇ ਆਪਸੀ ਹਤਿਾਂ ਦੇ ਮੁੱਦਿਆਂ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵੱਚਿ ਤਾਲਮੇਲ ਕਰਨ ਉੱਤੇ ਸਹਮਿਤੀ ਦਾਤੀ।

7. ਡਾ. ਜੈਸ਼ੰਕਰ ਹੋਰ ਫਰਾਂਸੀਸੀ ਪਤਵੰਤਿਆਂ, ਯੂਰਪੀ ਸੰਘ ਕਮਿਸ਼ਨਰਾਂ ਅਤੇ ਯੂਰਪੀ ਸੰਘ -ਹਦਿ ਪ੍ਰਸ਼ਾਂਤ ਫੋਰਮ ਵੱਚਿ ਹਸਿਆ ਲੈਣ ਵਾਲੇ ਹੋਰ ਹਦਿ-ਪ੍ਰਸ਼ਾਂਤ ਦੇਸ਼ਾਂ ਦੇ ਆਪਣੇ ਹਮਰੁਤਬਾਵਾਂ ਨਾਲ ਵੀ ਮੀਟਿਗਾਂ ਕਰਨਗੇ।

ਪੈਰਸਿ

20 ਫਰਵਰੀ, 2022

DISCLAIMER: This is an approximate translation. The original is available in English on MEA's website and may be referred to as the official press release.